

ਮਹਿਮੁਦ ਅਵਾਣ ਦੀਆਂ ਕਵਿਤਾਵਾਂ

### ਇਸ਼ਕ

ਇਹ ਦਰਿਆ  
ਪਹਿਲਾਂ  
ਸਾਡੇ ਬੂਹੇ ਅੱਗੇ  
ਵਗਦਾ ਹਾ

### ਰਾਤ

ਇਹ ਰਾਤ  
ਅਸਾਡੇ ਦਿਲ ਵਿਚ ਸ਼ਾਮ ਕਰੇਸੀ

### ਇਕ ਕਵਿਤਾ

ਇਸ ਧਰਤੀ 'ਤੇ  
ਜਿੱਥੇ ਕਦੀ  
ਅਪਣੀ ਥਾਂ ਵੀ ਮਿਲਣ ਨਹੀਂ ਹੁੰਦੀ  
ਹਿਕ ਦਿਨ ਅਸਾਂ  
ਰੇਲਿੰਗ 'ਤੇ ਹੱਥ ਰੱਖ ਕੇ  
ਬਾਲਕੋਨੀ ਵਿਚ ਚੂਵਾਂ ਪੀ ਕੇ  
ਸਿਗਰਟ ਦੇ ਕਸ਼ ਪਿੰਨ ਕੇ  
ਹਰ ਸੈਅ ਅਧਣੀ ਕਰ ਲਈ

### ਯਾਦਾਂ ਦੇ ਗੁਲਾਬੀ ਮੌਰ

ਸਵੇਰੇ ਅਸਾਂ  
ਤੈਂਡੀਆਂ ਅੱਖਾਂ ਦੀ ਜ਼ਿਆਰਤ ਨੂੰ ਜਾਣਾ ਸੀ  
ਮਿਲਣ ਦੇ ਗੁਲਾਬੀ ਮੌਰ ਨਾਲ ਲੈ ਕੇ  
ਪਰ ਸਾਰਾ ਦਿਨ ਅਸੀਂ ਉਸ ਬੈਚ 'ਤੇ ਕੱਲੇ ਬੈਠੇ ਰਹੇ  
ਜਿਸ ਉੱਤੇ ਸਾਨੂੰ  
ਇਸ਼ਕ ਮੁੱਕਣ ਤੋਂ ਬਾਅਦ ਬਹਿਣਾ ਚਾਹੀਦਾ ਸੀ

### ਕੱਚੇ ਦਿਲ ਦੀ ਤਸਬੀਹ

ਕਿਹੜੇ ਟੈਮ  
ਅਸੀਂ ਅਪਣੇ ਆਪ ਨੂੰ ਪੜ੍ਹਦੇ  
ਅਧੀ ਉਮਰ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਮੁੱਕ ਗਈ  
ਅਧੀ ਉਮਰ ਲਕੀਰਾਂ  
ਖਾਲੀ ਹੱਥਾਂ ਦੇ ਨਾਲ ਰੋਟੀ ਟੁੱਕਰ ਕੀਤਾ  
ਕੱਚੇ ਦਿਲ ਨਾਲ ਪੱਕੇ ਇਸ਼ਕ ਦੀ ਤਸਬੀਹ ਕੀਤੀ  
ਖਾਲੀ ਖਾਲੀ ਹੰਝੂ ਰੁੰਨੇ  
ਅਸੀਂ ਪੂਰੇ ਰਹੇ ਨਾ ਮੁੰਨੇ

ਮੈਂ ਜਿਹੜਾ ਗੀਤ ਕਣੀਆਂ ਦੇ ਹਵਾਲੇ ਕੀਤਾ

ਦਸ ਸੱਜਣਾ  
ਤੈਨੂੰ ਕਿਹੜੇ ਖਾਬ ਨਿਸ਼ਾਨੀ ਕਰੀਏ  
ਕਿਹੜੇ ਤੈਂਡੀ ਵੀਣੀ ਦੇ ਨਾਲ ਬੰਨ੍ਹੀਏ  
ਜੇ ਤੁੰ ਸਾਨੂੰ ਵਗਦੀ ਵਾਅ ਇਚ ਲੱਭੋਂ  
ਜੇ ਤੈਨੂੰ ਅਸੀਂ  
ਚਾਹ ਦੇ ਕੱਪ ਚ ਦਿਸੀਏ

ਕਦੀ ਕਦੀ

ਹੱਥ ਸਾਡੀਆਂ ਅੱਖਾਂ ਨੇ  
ਪਰ ਕਦੀ ਕਦੀ  
ਹੱਥ ਬਸ ਹੱਥ ਈ ਨਹੀਂ  
ਬਲਕਿ ਕਈ ਕਈ ਵਾਰ ਤਾਂ ਅਸੀਂ ਵੀ  
ਉਹ ਨਹੀਂ ਹੁੰਦੇ  
ਜਿਹੜੇ ਕਿ ਅਸੀਂ ਹੈ ਵਾਂ  
ਅਤੇ ਕਦੀ ਕਦੀ ਤਾਂ  
ਸਾਨੂੰ ਤੇਰੀ ਵੀ ਲੋੜ ਨਹੀਂ ਹੁੰਦੀ

ਤੇ ਫੇਰ

ਤੇ ਫੇਰ  
ਹਿਕ ਦਿਨ  
ਚੰਨ ਮੈਡੇ ਸੀਨੇ ਲੱਥਾ  
ਕਾਲਾ ਧੂ  
ਕੁਹਜਾ  
ਭਤੁੰਨਾ  
ਡੱਬ-ਖੱਬਾ  
ਤੇ ਮੈਂ ਚੀਕਾਂ ਮਾਰਦਾ  
ਖਾਬੋਂ ਬਾਹਰ ਨਿਕਲ ਆਇਆ

•



ਡਬਲਿਨ ਆਇਰਲੈਂਡ ਰਹਿੰਦਾ **ਮਹਿਸੂਦ ਅਵਾਣ** (ਜਨਮ 1977 ਪਧਰਾਤ੍ਸ਼) ਕੰਪੀਊਟਰ ਇੰਜੀਨੀਅਰੀ ਕਰਦਾ ਹੈ। ਇਹਦੀਆਂ ਦੋ ਕਿਤਾਬਾਂ ਛਥੀਆਂ ਨੇ: ਰਾਤ ਸਮੰਦਰ ਬੇਡ (2002) ਤੇ ਵੀਣੀ ਲਿਖਿਆ ਦਿਨ (2012). ਇਹ ਪਾਕਿਸਤਾਨ ਦੇ ਅੰਗਰੇਜ਼ੀ ਅਭਿਆਰ ਦ' ਨੀਉਜ਼ ਇੰਟਰਨੈਸ਼ਨਲ ਵਿਚ ਪੰਜਾਬੀ ਸਾਹਿਤ ਬਾਰੇ ਬਾਕਾਇਦਾ ਲਿਖਦਾ ਹੈ।